

 Print Page

Sri Guru Granth Sahib

Displaying 467 of

ਓਨੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥

Ounhee Mandhai Pair N Rakhio Kar Sukirath Dharam Kamaaeiaa ||

They do not place their feet in sin, but do good deeds and live righteously in Dharma.

ਆਸਾ ਵਾਰ (ਮਃ ੧) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧

Raag Asa Guru Angad Dev

ਓਨੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥

Ounhee Dhuneeaa Thorrae Bandhhanana Ann Paanee Thhorraa Khaaeiaa ||

They burn away the bonds of the world, and eat a simple diet of grain and water.

ਆਸਾ ਵਾਰ (ਮਃ ੧) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧

Raag Asa Guru Angad Dev

ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥

Thoon Bakhaseesee Agalaa Nith Dhaevehi Charrehi Savaeiaa ||

You are the Great Forgiver; You give continually, more and more each day.

ਆਸਾ ਵਾਰ (ਮਃ ੧) ੭:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੨

Raag Asa Guru Angad Dev

ਵਡਿਆਈ ਵਡਾ ਪਾਇਆ ॥੭॥

Vaddiaaee Vaddaa Paeiaa ||7||

By His greatness, the Great Lord is obtained. ||7||

ਆਸਾ ਵਾਰ (ਮਃ ੧) ੭:੫ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੩

Raag Asa Guru Angad Dev

ਸਲੋਕ ਮਃ ੧ ॥

Salok Ma 1 ||

Shalok, First Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੭

ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥

Purakhaan Birakhaan Theerathhaan Thattaan Maeghaan Khaethaanh ||

Men, trees, sacred shrines of pilgrimage, banks of sacred rivers, clouds, fields,

ਆਸਾ ਵਾਰ (ਮਃ ੧) (੮) ਸ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੩

Raag Asa Guru Nanak Dev

ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥

Dheepaan Loaaan Manddalaan Khanddaan Varabhanddaanh ॥

Islands, continents, worlds, solar systems, and universes;

ਆਸਾ ਵਾਰ (ਮਃ ੧) (੮) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੩

Raag Asa Guru Nanak Dev

ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥

Anddaj Jaeraj Outhabhujaan Khaanee Saethajaanh ॥

The four sources of creation - born of eggs, born of the womb, born of the earth and born of sweat;

ਆਸਾ ਵਾਰ (ਮਃ ੧) (੮) ਸ. (੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੪

Raag Asa Guru Nanak Dev

ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥

So Mith Jaanai Naanakaa Saraan Maeraan Janthaah ॥

Oceans, mountains, and all beings - O Nanak, He alone knows their condition.

ਆਸਾ ਵਾਰ (ਮਃ ੧) (੮) ਸ. (੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੪

Raag Asa Guru Nanak Dev

ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥

Nanak Janth Oupaae Kai Sanmaalae Sabhanaah ॥

O Nanak, having created the living beings, He cherishes them all.

ਆਸਾ ਵਾਰ (ਮਃ ੧) (੮) ਸ. (੧) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੫

Raag Asa Guru Nanak Dev

ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥

Jin Karathai Karanaa Keeaa Chinthaa Bh Karanee Thaah ॥

The Creator who created the creation, takes care of it as well.

ਆਸਾ ਵਾਰ (ਮਃ ੧) (੮) ਸ. (੧) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੫

Raag Asa Guru Nanak Dev

ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥

So Karathaa Chinthaa Karae Jin Oupaaeiaa Jag ॥

He, the Creator who formed the world, cares for it.

ਆਸਾ ਵਾਰ (ਮਃ ੧) (੮) ਸ. (੧) ੧:੭ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੫

Raag Asa Guru Nanak Dev

ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥

This Johaaree Suasath This This Dheebaan Abhag ॥

Unto Him I bow and offer my reverence; His Royal Court is eternal.

ਆਸਾ ਵਾਰ (ਮਃ ੧) (੮) ਸ. (੧) ੧:੮ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੬

Raag Asa Guru Nanak Dev

ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥

Naanak Sachae Naam Bin Kiaa Ttikaa Kiaa Thag ||1||

O Nanak, without the True Name, of what use is the frontal mark of the Hindus, or their sacred thread?
||1||

ਆਸਾ ਵਾਰ (ਮਃ ੧) (੮) ਸ. (੧) ੧:੯ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੬

Raag Asa Guru Nanak Dev

ਮਃ ੧ ॥

Ma 1 ॥

First Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੭

ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥

Lakh Naekeeeaa Changiaaeaaa Lakh Punnaa Paravaan ||

Hundreds of thousands of virtues and good actions, and hundreds of thousands of blessed charities,

ਆਸਾ ਵਾਰ (ਮਃ ੧) (੮) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੭

Raag Asa Guru Nanak Dev

ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣੁ ॥

Lakh Thap Oupar Theerathhaan Sehaj Jog Baebaan ||

Hundreds of thousands of penances at sacred shrines, and the practice of Sehj Yoga in the wilderness,

ਆਸਾ ਵਾਰ (ਮਃ ੧) (੮) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੭

Raag Asa Guru Nanak Dev

ਲਖ ਸੂਰਤਣੁ ਸੰਗਰਾਮੁ ਰਣ ਮਹਿ ਛੁਟਹਿ ਪਰਾਣੁ ॥

Lakh Soorathan Sangaraam Ran Mehi Shhuttehi Paraan ||

Hundreds of thousands of courageous actions and giving up the breath of life on the field of battle,

ਆਸਾ ਵਾਰ (ਮਃ ੧) (੮) ਸ. (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੮

Raag Asa Guru Nanak Dev

ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣੁ ॥

Lakh Surathee Lakh Giaan Dhhiaan Parreeahi Paath Puraan ||

Hundreds of thousands of divine understandings, hundreds of thousands of divine wisdoms and meditations and readings of the Vedas and the Puraanas

ਆਸਾ ਵਾਰ (ਮਃ ੧) (੮) ਸ. (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੮

Raag Asa Guru Nanak Dev

ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥

Jin Karathai Karanaa Keeaa Likhiaa Aavan Jaan ||

- before the Creator who created the creation, and who ordained coming and going,

ਆਸਾ ਵਾਰ (ਮਃ ੧) (੮) ਸ. (੧) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੯

Raag Asa Guru Nanak Dev

ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥੨॥

Naanak Mathee Mithhiaa Karam Sachaa Neesaan ||2||

O Nanak, all these things are false. True is the Insignia of His Grace. ||2||

ਆਸਾ ਵਾਰ (ਮਃ ੧) (੮) ਸ. (੧) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੯

Raag Asa Guru Nanak Dev

ਪਉੜੀ ॥

Pourree ||

Pauree:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੭

ਸਚਾ ਸਾਹਿਬੁ ਏਕੁ ਤੂੰ ਜਿਨਿ ਸਚੇ ਸਚੁ ਵਰਤਾਇਆ ॥

Sachaa Saahib Eaek Thoon Jin Sacho Sach Varathaaeiaa ||

You alone are the True Lord. The Truth of Truths is pervading everywhere.

ਆਸਾ ਵਾਰ (ਮਃ ੧) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੦

Raag Asa Guru Nanak Dev

ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨੀ ਸਚੁ ਕਮਾਇਆ ॥

Jis Thoon Dhaehi This Milai Sach Thaa Thinhee Sach Kamaaeiaa ||

He alone receives the Truth, unto whom You give it; then, he practices Truth.

ਆਸਾ ਵਾਰ (ਮਃ ੧) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੦

Raag Asa Guru Nanak Dev

ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ ਕੈ ਹਿਰਦੈ ਸਚੁ ਵਸਾਇਆ ॥

Sathigur Miliai Sach Paaeiaa Jinh Kai Hiradhai Sach Vasaaeiaa ||

Meeting the True Guru, Truth is found. In His Heart, Truth is abiding.

ਆਸਾ ਵਾਰ (ਮਃ ੧) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੧

Raag Asa Guru Nanak Dev

ਮੂਰਖ ਸਚੁ ਨ ਜਾਣਨੀ ਮਨਮੁਖੀ ਜਨਮੁ ਗਵਾਇਆ ॥

Moorakh Sach N Jaananhee Manamukhee Janam Gavaaeiaa ||

The fools do not know the Truth. The self-willed manmukhs waste their lives away in vain.

ਆਸਾ ਵਾਰ (ਮਃ ੧) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੨

Raag Asa Guru Nanak Dev

ਵਿਚਿ ਦੁਨੀਆ ਕਾਹੇ ਆਇਆ ॥੮॥

Vich Dhuneaaa Kaahae Aaeiaa ||8||

Why have they even come into the world? ||8||

ਆਸਾ ਵਾਰ (ਮਃ ੧) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੨

Raag Asa Guru Nanak Dev

ਸਲੋਕੁ ਮਃ ੧ ॥

Salok Ma 1 ||

Shalok, First Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੭

ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥

Parr Parr Gaddee Ladheeahi Parr Parr Bhareeahi Saathh ||

You may read and read loads of books; you may read and study vast multitudes of books.

ਆਸਾ ਵਾਰ (ਮਃ ੧) (੯) ਸ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੩

Raag Asa Guru Nanak Dev

ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥

Parr Parr Baerree Paaeeai Parr Parr Gaddeeahi Khaath ||

You may read and read boat-loads of books; you may read and read and fill pits with them.

ਆਸਾ ਵਾਰ (ਮਃ ੧) (੯) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੩

Raag Asa Guru Nanak Dev

ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥

Parreeahi Jaethae Baras Baras Parreeahi Jaethae Maas ||

You may read them year after year; you may read them as many months are there are.

ਆਸਾ ਵਾਰ (ਮਃ ੧) (੯) ਸ. (੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੪

Raag Asa Guru Nanak Dev

ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥

Parreeai Jaethee Aarajaa Parreeahi Jaethae Saas ||

You may read them all your life; you may read them with every breath.

ਆਸਾ ਵਾਰ (ਮਃ ੧) (੯) ਸ. (੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੪

Raag Asa Guru Nanak Dev

ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥

Naanak Laekhai Eik Gal Hor Houmai Jhakhanaa Jhaakh ||1||

O Nanak, only one thing is of any account: everything else is useless babbling and idle talk in ego. ||1||

ਆਸਾ ਵਾਰ (ਮਃ ੧) (੯) ਸ. (੧) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੫

Raag Asa Guru Nanak Dev

ਮਃ ੧ ॥

Ma 1 ॥

First Mehl:

ਆਸਾ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੬੭

ਲਿਖਿ ਲਿਖਿ ਪੜਿਆ ॥

Likh Likh Parriaa ॥

The more one write and reads,

ਆਸਾ ਵਾਰ (ਮਃ ੧) (੯) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੫

Raag Asa Guru Nanak Dev

ਤੇਤਾ ਕੜਿਆ ॥

Thaethaa Karriaa ॥

The more one burns.

ਆਸਾ ਵਾਰ (ਮਃ ੧) (੯) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੫

Raag Asa Guru Nanak Dev

ਬਹੁ ਤੀਰਥ ਭਵਿਆ ॥

Bahu Theerathh Bhaviaa ॥

The more one wanders at sacred shrines of pilgrimage,

ਆਸਾ ਵਾਰ (ਮਃ ੧) (੯) ਸ. (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੫

Raag Asa Guru Nanak Dev

ਤੇਤੋ ਲਵਿਆ ॥

Thaetho Laviaa ॥

The more one talks uselessly.

ਆਸਾ ਵਾਰ (ਮਃ ੧) (੯) ਸ. (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੬

Raag Asa Guru Nanak Dev

ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥

Bahu Bhaekh Keeaa Dhaehee Dhukh Dheeeaa ॥

The more one wears religious robes, the more pain he causes his body.

ਆਸਾ ਵਾਰ (ਮਃ ੧) (੯) ਸ. (੧) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੬

Raag Asa Guru Nanak Dev

ਸਹੁ ਵੇ ਜੀਆ ਅਪਣਾ ਕੀਆ ॥

Sahu Vae Jeeaa Apanaa Keeaa ॥

O my soul, you must endure the consequences of your own actions.

ਆਸਾ ਵਾਰ (ਮਃ ੧) (੯) ਸ. (੧) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੬

Raag Asa Guru Nanak Dev

ਅੰਨੁ ਨ ਖਾਇਆ ਸਾਦੁ ਗਵਾਇਆ ॥

Ann N Khaaeiaa Saadh Gavaaeiaa ||

One who does not eat the corn, misses out on the taste.

ਆਸਾ ਵਾਰ (ਮਃ ੧) (੯) ਸ. (੧) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੬

Raag Asa Guru Nanak Dev

ਬਹੁ ਦੁਖੁ ਪਾਇਆ ਦੂਜਾ ਭਾਇਆ ॥

Bahu Dhukh Paaeiaa Dhoojaa Bhaaeiaa ||

One obtains great pain, in the love of duality.

ਆਸਾ ਵਾਰ (ਮਃ ੧) (੯) ਸ. (੧) ੨:੮ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੭

Raag Asa Guru Nanak Dev

ਬਸਤ੍ਰੁ ਨ ਪਹਿਰੈ ॥

Basathr N Pehirai ||

One who does not wear any clothes,

ਆਸਾ ਵਾਰ (ਮਃ ੧) (੯) ਸ. (੧) ੨:੯ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੭

Raag Asa Guru Nanak Dev

ਅਹਿਨਿਸਿ ਕਹਰੈ ॥

Ahinish Keharai ||

Suffers night and day.

ਆਸਾ ਵਾਰ (ਮਃ ੧) (੯) ਸ. (੧) ੨:੧੦ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੭

Raag Asa Guru Nanak Dev

ਮੋਨਿ ਵਿਗੂਤਾ ॥

Mon Vigoothaa ||

Through silence, he is ruined.

ਆਸਾ ਵਾਰ (ਮਃ ੧) (੯) ਸ. (੧) ੨:੧੧ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੭

Raag Asa Guru Nanak Dev

ਕਿਉ ਜਾਗੈ ਗੁਰ ਬਿਨੁ ਸੂਤਾ ॥

Kio Jaagai Gur Bin Soothaa ||

How can the sleeping one be awakened without the Guru?

ਆਸਾ ਵਾਰ (ਮਃ ੧) (੯) ਸ. (੧) ੨:੧੨ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੮

Raag Asa Guru Nanak Dev

ਪਗ ਉਪੇਤਾਣਾ ॥

Pag Oupaethaanaa ॥

One who goes barefoot

ਆਸਾ ਵਾਰ (ਮਃ ੧) (੯) ਸ. (੧) ੨:੧੩ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੮

Raag Asa Guru Nanak Dev

ਅਪਣਾ ਕੀਆ ਕਮਾਣਾ ॥

Apanaa Keeaa Kamaanaa ॥

Suffers by his own actions.

ਆਸਾ ਵਾਰ (ਮਃ ੧) (੯) ਸ. (੧) ੨:੧੪ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੮

Raag Asa Guru Nanak Dev

ਅਲੁ ਮਲੁ ਖਾਈ ਸਿਰਿ ਛਾਈ ਪਾਈ ॥

Al Mal Khaaee Sir Shhaaee Paaee ॥

One who eats filth and throws ashes on his head

ਆਸਾ ਵਾਰ (ਮਃ ੧) (੯) ਸ. (੧) ੨:੧੫ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੮

Raag Asa Guru Nanak Dev

ਮੂਰਖਿ ਅੰਧੈ ਪਤਿ ਗਵਾਈ ॥

Moorakh Andhhai Path Gavaaee ॥

The blind fool loses his honor.

ਆਸਾ ਵਾਰ (ਮਃ ੧) (੯) ਸ. (੧) ੨:੧੬ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੯

Raag Asa Guru Nanak Dev

ਵਿਨੁ ਨਾਵੈ ਕਿਛੁ ਥਾਇ ਨ ਪਾਈ ॥

Vin Naavai Kishh Thhaae N Paaee ॥

Without the Name, nothing is of any use.

ਆਸਾ ਵਾਰ (ਮਃ ੧) (੯) ਸ. (੧) ੨:੧੭ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੯

Raag Asa Guru Nanak Dev

ਰਹੈ ਬੇਬਾਣੀ ਮੜੀ ਮਸਾਣੀ ॥

Rehai Baebaanee Marree Masaanee ॥

One who lives in the wilderness, in cemetaries and cremation grounds

ਆਸਾ ਵਾਰ (ਮਃ ੧) (੯) ਸ. (੧) ੨:੧੮ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੯

Raag Asa Guru Nanak Dev

ਅੰਧੁ ਨ ਜਾਣੈ ਫਿਰਿ ਪਛੁਤਾਣੀ ॥

Andhh N Jaanai Fir Pashhuthaanee ॥

- that blind man does not know the Lord; he regrets and repents in the end.

ਆਸਾ ਵਾਰ (ਮਃ ੧) (੯) ਸ. (੧) ੨:੧੯ - ਗੁਰੂ ਗ੍ਰੰਥ ਸਾਹਿਬ: ਅੰਗ ੪੬੭ ਪੰ. ੧੯

Raag Asa Guru Nanak Dev

